

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦਾ ਪ੍ਰਸਤਾਵਿਤ 2020 ਬਜਟ, ਬ੍ਰੈਂਪਟਨ ਦੇ ਨਿਵਾਸੀਆਂ ਲਈ ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਨੂੰ ਅੱਗੇ ਵਧਾਏਗਾ

ਬ੍ਰੈਂਪਟਨ, ਓਨਟੈਰੀਓ (4 ਫਰਵਰੀ, 2020) – ਸਿਟੀ ਆਫ ਬ੍ਰੈਂਪਟਨ ਦਾ ਪ੍ਰਸਤਾਵਿਤ 2020 ਬਜਟ (Proposed 2020 Budget) ਹੁਣ [ਔਨਲਾਈਨ \(online\)](#) ਉਪਲਬਧ ਹੈ। ਪ੍ਰਸਤਾਵਿਤ 2020 ਬਜਟ, ਬ੍ਰੈਂਪਟਨ ਨੂੰ ਚੰਗੀ-ਤਰ੍ਹਾਂ ਸੰਚਾਲਿਤ ਸ਼ਹਿਰ (Well-Run City), ਹਰਿਆ-ਭਰਿਆ ਸ਼ਹਿਰ (Green City), ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ (Healthy and Safe City), ਮੌਕਿਆਂ ਦਾ ਸ਼ਹਿਰ (City of Opportunities) ਅਤੇ ਮੋਜੈਕ (Mosaic) ਦੇ ਤੌਰ ਤੇ ਅੱਗੇ ਵਧਾਉਂਦੇ ਹੋਏ, ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ (Term of Council priorities) ਦਾ ਸਮਰਥਨ ਕਰਦਾ ਹੈ। ਬਜਟ ਸਬੰਧੀ ਚਰਚਾਵਾਂ 18 ਫਰਵਰੀ ਨੂੰ ਦੁਪਹਿਰ ਬਾਅਦ 1 ਵਜੇ ਸ਼ੁਰੂ ਹੋਣਗੀਆਂ। ਅੰਤਿਮ ਬਜਟ ਮਨਜ਼ੂਰੀ 26 ਫਰਵਰੀ ਨੂੰ ਸ਼ਾਮ 7 ਵਜੇ ਹੋਵੇਗੀ।

ਬਜਟ ਕਮੇਟੀ (Budget Committee) ਦੀਆਂ ਮੀਟਿੰਗਾਂ ਲਈ [ਮੁੱਖ ਤਾਰੀਖਾਂ \(key dates\)](#) ਦੀ ਪੂਰੀ ਸੂਚੀ, [ਬਜਟ ਦੀਆਂ ਝਲਕੀਆਂ \(Budget highlights\)](#), ਅਤੇ [ਪੂਰਾ ਬਜਟ ਪ੍ਰਸਤਾਵ \(the full Budget proposal\)](#) ਸਿਟੀ ਦੀ ਵੈਬਸਾਈਟ ਤੇ ਉਪਲਬਧ ਹਨ। ਸਿਟੀ, ਪ੍ਰਸਤਾਵਿਤ 2020 ਬਜਟ ਬਾਰੇ ਜਨਤਾ ਦੀ ਸਮੀਖਿਆ ਅਤੇ ਫੀਡਬੈਕ ਤੇ ਵਿਚਾਰ ਕਰੇਗੀ।

ਬਜਟ ਕਮੇਟੀ ਨੂੰ ਸਿਟੀ ਦਾ ਮੁੱਖ ਪ੍ਰਸਤਾਵ ਹੈ ਕਿ ਉਹ 2019 ਦੇ ਮੁਕਾਬਲੇ 2020 ਦੇ ਬਜਟ ਵਿੱਚ 1.2% ਦਾ ਕੁੱਲ ਵਾਧਾ ਕਰੇ। ਜੇਕਰ ਇਸਨੂੰ ਮਨਜ਼ੂਰੀ ਮਿਲਦੀ ਹੈ, ਤਾਂ ਇਸਦੇ ਨਤੀਜੇ ਵਜੋਂ ਬ੍ਰੈਂਪਟਨ ਦੇ ਪ੍ਰਾਪਰਟੀ ਟੈਕਸ ਵਿੱਚ 0.5% ਦਾ ਵਾਧਾ ਹੋਵੇਗਾ, ਜੋ ਕਿ ਸਿਟੀ ਦੇ 2020 ਦੇ ਬਜਟ ਵਿੱਚ ਫੰਡ ਲਈ, ਪ੍ਰਤੀ ਪਰਿਵਾਰ ਔਸਤ \$27 ਹੋਵੇਗਾ।

ਟੈਕਸ ਦਾ ਭੁਗਤਾਨ ਕਰਨ ਵਾਲੇ, ਆਪਣੇ ਪ੍ਰਾਪਰਟੀ ਟੈਕਸ ਬਿਲ ਵਿੱਚ, ਕੁੱਲ 1.8% ਦਾ ਟੈਕਸ ਵਾਧਾ ਦੇਖਣਗੇ। ਇਹ ਪ੍ਰਤੀ ਪਰਿਵਾਰ ਔਸਤ \$91 ਹੋਵੇਗਾ। ਇਹ ਸਿਟੀ ਆਫ ਬ੍ਰੈਂਪਟਨ ਦੇ 0.5% ਸਮੇਤ, ਰੀਜਨ ਆਫ ਪੀਲ (Region of Peel) ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board) ਦਾ ਮਿਸ਼ਰਿਤ ਕੁੱਲ ਵਾਧਾ ਹੈ।

ਬਜਟ ਚਰਚਾਵਾਂ ਦੇ ਦੌਰਾਨ, ਕਮੇਟੀ ਵਾਧੂ ਸਮਰਥਤਾਵਾਂ ਜਾਂ ਨਿਵੇਸ਼ਾਂ ਲਈ ਸੰਭਾਵਨਾਵਾਂ ਦੀ ਸਮੀਖਿਆ ਕਰ ਸਕਦੀ ਹੈ।

2020 ਬਜਟ ਪ੍ਰਸਤਾਵ ਦੀਆਂ ਮੁੱਖ ਝਲਕੀਆਂ

- 120 ਨਵੀਆਂ ਬੱਸਾਂ: ਵਾਧੇ ਲਈ 88 ਅਤੇ ਪੁਰਾਣੇ ਫਲੀਟ ਲਈ 32 ਰਿਪਲੇਸਮੈਂਟ ਬੱਸਾਂ ਖਰੀਦਣ ਲਈ ਤਿੰਨ ਸਾਲਾਂ ਵਿੱਚ \$136M
- ਸਿਟੀ ਦੀਆਂ ਸੜਕਾਂ ਨੂੰ ਬਿਹਤਰ ਬਣਾਉਣ ਅਤੇ ਵੱਧ ਸੁਰੱਖਿਅਤ ਤਰੀਕਿਆਂ ਨਾਲ ਲੋਕਾਂ ਦੀ ਆਵਾਜਾਈ ਵਾਸਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਰਸਤਿਆਂ ਲਈ \$41M, ਜੋ ਹਰਿਆ-ਭਰਿਆ ਸ਼ਹਿਰ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ
- ਸਿਟੀ ਦੇ ਸਥਾਨਕ ਪਾਰਕਾਂ, ਟ੍ਰੇਲਸ ਅਤੇ ਖੇਡ ਦੇ ਮੈਦਾਨਾਂ ਨੂੰ ਸੁਧਾਰਨ ਲਈ ਤਿੰਨ ਸਾਲਾਂ ਵਿੱਚ \$9.8M
- ਵੱਧ ਸੁਰੱਖਿਅਤ ਸ਼ਹਿਰ ਨੂੰ ਯਕੀਨੀ ਬਣਾਉਣ ਲਈ ਭਾਈਚਾਰਕ ਸੁਰੱਖਿਆ ਜ਼ੋਨਾਂ ਵਿੱਚ ਫੋਟੋ ਰਡਾਰ ਲਈ ਤਿੰਨ ਸਾਲਾਂ ਵਿੱਚ \$650,000
- ਵੱਧ ਕੁਸ਼ਲ ਊਰਜਾ ਖਪਤ ਲਈ ਸਟ੍ਰੀਟਲਾਈਟਾਂ ਦੀ ਐਲ.ਈ.ਡੀ. (LED) ਰੈਟਰੋਫਿਟ ਲਈ ਤਿੰਨ ਸਾਲਾਂ ਵਿੱਚ \$9M
- ਕਵੀਨ ਸਟ੍ਰੀਟ ਰੈਪਿਡ ਟ੍ਰਾਂਜ਼ਿਟ ਪ੍ਰੀਲੀਮਾਇਨਰੀ ਡਿਜ਼ਾਈਨ (Queen Street Rapid Transit Preliminary Design) ਲਈ ਤਿੰਨ ਸਾਲਾਂ ਵਿੱਚ \$8M
- ਬਿਹਤਰ ਰੀਜਨਲ ਕਨੈਕਟੀਵਿਟੀ ਵਾਸਤੇ ਰਸਤਾ ਬਣਾਉਣ ਲਈ ਹੁਰੋਨਟੈਰੀਓ ਮੇਨ-ਸਟ੍ਰੀਟ ਐਲ.ਆਰ.ਟੀ. (Hurontario Main-Street LRT) ਲਈ ਤਿੰਨ ਸਾਲਾਂ ਵਿੱਚ \$2.9M

- ਸੈਂਚੂਰੀ ਗਾਰਡਨਸ (Century Gardens) ਅਤੇ ਸਾਊਥ ਫਲੈਚਰਸ ਰੇਕ੍ਰੀਏਸ਼ਨ ਸੈਂਟਰਸ (South Fletcher's Recreation Centres) ਵਿਖੇ ਦੇ ਨਵੇਂ ਯੂਥ ਸੈਂਟਰਸ (Youth Centres) ਲਈ \$2M
- ਡਾਊਨਟਾਊਨ ਬ੍ਰੈਂਪਟਨ (Downtown Brampton) ਵਿੱਚ ਰਾਇਰਸਨ ਇਨੋਵੇਸ਼ਨ ਜੋਨ (Ryerson Innovation Zone) ਲਈ ਪੰਜ ਸਾਲਾਂ ਵਿੱਚ \$5M
- ਅੱਗ ਲੱਗਣ ਦੀਆਂ ਘਟਨਾਵਾਂ ਲਈ ਵੱਧ ਤੇਜ਼ ਅਤੇ ਭਰੋਸੇਯੋਗ ਪ੍ਰਤੀਕਿਰਿਆ ਲਈ ਅੱਗ ਬੁਝਾਉਣ ਦੇ ਉਪਕਰਨਾਂ ਨੂੰ ਅਤੇ ਬ੍ਰੈਂਪਟਨ ਫਾਇਰ (Brampton Fire) ਦੇ ਟਰੱਕਾਂ ਨੂੰ ਅੱਪਗ੍ਰੇਡ ਕਰਨ ਵਾਸਤੇ ਤਿੰਨ ਸਾਲਾਂ ਵਿੱਚ \$9.8M

ਆਪਣੀ ਰਾਏ ਦਿਓ

ਸਿਟੀ ਨਿਵਾਸੀਆਂ, ਕਾਰੋਬਾਰੀਆਂ ਅਤੇ ਸਟੇਕਹੋਲਡਰਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਪ੍ਰਸਤਾਵਿਤ ਬਜਟ ਦੀ ਸਮੀਖਿਆ ਕਰਨ ਅਤੇ ਹੇਠਾਂ ਦਿੱਤੇ ਕਿਸੇ ਵੀ ਇੱਕ ਤਰੀਕੇ ਨਾਲ ਆਪਣਾ ਫੀਡਬੈਕ ਦੇਣ:

- ਈਮੇਲ ਭੇਜੋ: budget@brampton.ca ਤੇ ਸਵਾਲ ਪੁੱਛੋ ਜਾਂ ਟਿੱਪਣੀ ਦਿਓ।
- ਫੋਨ ਕਰੋ: ਆਪਣਾ ਸੁਝਾਅ ਦੇਣ ਲਈ 311 ਤੇ ਫੋਨ ਕਰੋ।
- ਟੈਲੀਫੋਨ ਟਾਊਨ ਹਾਲ ਨਾਲ ਜੁੜੋ: 18 ਫਰਵਰੀ ਨੂੰ ਸ਼ਾਮ 7 ਤੋਂ 8 ਵਜੇ ਤੱਕ ਟੈਲੀਫੋਨ ਟਾਊਨ ਹਾਲ (Telephone Town Hall) ਵਿੱਚ ਹਿੱਸਾ ਲਓ, ਜਿੱਥੇ ਫੋਨ ਨੰਬਰਾਂ ਦੀ ਬੇਤਰਤੀਬ ਚੋਣ ਕਰਕੇ ਕਾਲਾਂ ਕੀਤੀਆਂ ਜਾਣਗੀਆਂ। ਕਾਲ ਸ਼ੁਰੂ ਵਿੱਚ ਆਪਣਾ ਫੋਨ ਨੰਬਰ ਸ਼ਾਮਲ ਕਰਨ ਲਈ, 17 ਫਰਵਰੀ ਤੱਕ [ਸਿਟੀ ਦੀ ਵੈਬਸਾਈਟ ਤੇ ਸਾਈਨ ਅੱਪ ਕਰੋ \(sign up on the City website\)](#)।
- ਖੁਦ ਆ ਕੇ ਨੁਮਾਇੰਦਗੀ ਕਰੋ: ਬਜਟ ਕਮੇਟੀ ਜਾਂ ਬਜਟ ਮਨਜ਼ੂਰੀ ਕਾਉਂਸਿਲ ਮੀਟਿੰਗ ਵਿੱਚ ਸ਼ਾਮਲ ਹੋਣ ਜਾਂ ਆਪਣੀ ਰਾਏ ਦੇਣ ਲਈ [ਪ੍ਰਤੀਨਿਧੀ ਮੰਡਲ ਬੇਨਤੀ \(delegation request\)](#) ਜਮ੍ਹਾਂ ਕਰੋ। ਪ੍ਰਤੀਨਿਧੀ ਮੰਡਲ ਫਾਰਮ, ਸਿਟੀ ਦੇ ਕਲਰਕ ਦੇ ਦਫ਼ਤਰ ਵਿੱਚ City Hall, 2 Wellington Street West ਵਿਖੇ ਖੁਦ ਆਕੇ ਵੀ ਭਰੇ ਜਾ ਸਕਦੇ ਹਨ।
- ਮੀਟਿੰਗ ਵਿੱਚ ਸ਼ਾਮਲ ਹੋਵੋ: ਸਿਟੀ ਹਾਲ (City Hall) ਵਿੱਚ ਬਜਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਵੋ। ਬਜਟ ਕਮੇਟੀ ਦੀ ਮੀਟਿੰਗ ਦੇ ਅੰਤ ਵਿੱਚ ਜਨਤਕ ਸਵਾਲ ਮਿਆਦ ਦੇ ਹਿੱਸੇ ਵਜੋਂ ਉਸ ਦਿਨ ਦੇ ਏਜੰਡੇ ਨਾਲ ਸਬੰਧਤ ਸਵਾਲ ਪੁੱਛੋ।

ਹਵਾਲੇ

“ਬ੍ਰੈਂਪਟਨ ਦਾ ਪ੍ਰਸਤਾਵਿਤ 2020 ਬਜਟ, ਟਰਮ ਆਫ ਕਾਉਂਸਿਲ ਪ੍ਰਾਇਰਟੀਜ ਵੱਲੋਂ ਨਿਯੰਤਰਿਤ ਹੈ। ਇਹ ਵਧੀਆ ਕਿਸਮ ਦੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ, ਵਾਧੇ ਦੇ ਮੌਕਿਆਂ ਦਾ ਫਾਇਦਾ ਲੈਣ ਅਤੇ ਰਾਸ਼ਟਰੀ ਅਤੇ ਗਲੋਬਲ ਰੁਝਾਨਾਂ ਲਈ ਫੁਰਤੀਲਾ ਅਤੇ ਪ੍ਰਤੀਕਿਰਿਆ ਕਰਨ ਵਾਲਾ ਬਣਨ ਤੇ ਕੇਂਦਰਿਤ ਹੈ। ਸੰਚਾਲਨ ਸਬੰਧੀ ਸਮਰਥਤਾਵਾਂ ਅਤੇ ਮਾਲੀ ਆਮਦਨੀ ਵਿੱਚ ਵਾਧੇ ਨੇ, ਬਜਟ ਕਮੇਟੀ ਨੂੰ ਭੇਜੇ ਜਾਣ ਵਾਲੇ ਇਸ ਡ੍ਰਾਫਟ ਦ੍ਰਿਸ਼ਟੀਕੋਣ ਵਿੱਚ ਪ੍ਰਾਪਰਟੀ ਟੈਕਸ ਵਾਧਿਆਂ ਨੂੰ ਰੋਕਣ ਵਿੱਚ ਕਾਫੀ ਮਦਦ ਕੀਤੀ ਹੈ। ਸਿਟੀ, ਸਪਸ਼ਟ ਅਤੇ ਪਾਰਦਰਸ਼ੀ ਬਜਟ ਚਰਚਾਵਾਂ ਕਰਨ ਲਈ ਵਚਨਬੱਧ ਹੈ। ਸਿਟੀ ਵੱਲੋਂ ਤਿਆਰ ਕੀਤੀ ਜਾਣ ਵਾਲੀ ਇਸ ਪ੍ਰਕਿਰਿਆ ਵਿੱਚ ਸਿਟੀ, ਬ੍ਰੈਂਪਟਨ ਦੇ ਨਿਵਾਸੀਆਂ ਦੇ ਸੁਝਾਵਾਂ ਦਾ ਸੁਆਗਤ ਕਰਦੀ ਹੈ।”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ*

“ਬਜਟ ਪ੍ਰਸਤਾਵ, ਵਧਦੀ ਅਬਾਦੀ ਦੀਆਂ ਲੋੜਾਂ ਨੂੰ ਸੰਤੁਲਿਤ ਕਰਨ ਅਤੇ ਵੱਧ ਕੁਸ਼ਲ ਅਤੇ ਲਾਗਤ-ਪ੍ਰਭਾਵੀ ਤਰੀਕੇ ਨਾਲ, ਸਾਡੇ ਨਿਵਾਸੀਆਂ ਅਤੇ ਸੰਭਾਵੀ ਕਾਰੋਬਾਰੀਆਂ ਨੂੰ ਸਰਬੋਤਮ ਸੇਵਾਵਾਂ ਪ੍ਰਦਾਨ ਕਰਨ ਦੀ ਸਿਟੀ ਆਫ ਬ੍ਰੈਂਪਟਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਲਗਾਤਾਰ ਇੰਫਰਾਸਟ੍ਰਕਚਰ ਅਤੇ ਟ੍ਰਾਂਜ਼ਿਟ ਨਿਵੇਸ਼, ਸੰਪਤੀ ਸੇਧ ਅਤੇ ਰਿਪਲੇਸਮੈਂਟ ਦੀਆਂ ਸਾਡੀਆਂ ਵਧਦੀਆਂ ਲੋੜਾਂ ਤੇ ਧਿਆਨ ਦੇਣ ਅਤੇ ਭਵਿੱਖ ਲਈ ਸਾਡੇ ਟ੍ਰਾਂਜ਼ਿਟ ਨੈੱਟਵਰਕ ਦੇ ਜਾਰੀ ਵਿਸਤਾਰ ਵਿੱਚ ਸਹਾਇਕ ਹੋਵੇਗਾ।”

- ਡੇਵਿਡ ਸੁਟਨ (David Sutton), ਟ੍ਰੈਜ਼ਰਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca